

MILKFOOD LIMITED

5th Floor, 91, Bhandari House, Nehru Place, New Delhi-110 019
Ph.: 011-26460670-4 / 26463773
E-mail : milkfoodltd@milkfoodltd.com, Website : www.milkfoodltd.com
CIN : L15201PB1973PLC003746 GST : 07AAACM5913B1ZY

Date: 09th October, 2025

To,
The General Manager,
Department of Corporate Relations,
BSE Limited Pheeroze Jeejeebhoy, Towers,
Dalal Street, Mumbai- 400001
Ref: (MLKFOOD | 507621 | INE588G01013)

Subject: Newspaper advertisement regarding “100 Days Campaign – Saksham Niveshak”.

Ref: Regulation 30 & 47 of the Securities Exchange Board of India (Listing Obligations and Disclosure Requirements) Regulations, 2015

Dear Sir/Madam,

Pursuant to Regulation 30 & 47 of the SEBI (Listing Obligations and Disclosure Requirements) Regulations, 2015, Please find enclosed herewith copies of the Newspaper advertisement pursuant to the Investor Education and Protection Fund Authority's (IEPFA) “100-Days Campaign-Saksham Niveshak”, published on 9th October, 2025, in the following newspapers:

- a) Financial Express - All India Edition in English and
- b) Daily Mehnat - Jalandhar

The above is also available on the website of the Company viz. www.milkfoodltd.com.

This is for your information and record.

For Milkfood Limited


(Rakesh Kumar Thakur)
Company Secretary & Compliance Officer



milkfood

Regd. Office : P.O. Bahadurgarh-147021 Distt. Patiala (Punjab)
Phones : 0175-2381404 / 2381415
E-mail : unitpatiala@milkfoodltd.com

IFCI LIMITED
(A Government of India Undertaking)
(CIN: L11001DL1993GOI053677)

Regd. Office:
IFCI Tower, 61 Nehru Place, New Delhi-110019
Tel: 011-41732000
Fax: 011-26232021
Website: www.ifici.com
CIN: L7489DL1993GOI053677

Caution notice to General Public against buying dealing in properties / flats mortgaged to IFCI by AG8 Venture Ltd in their Projects Akriti Highland, Project Orchid Heights and Aakriti Neev

The General Public is hereby informed that the residential units mentioned in the schedule below ("units") are mortgaged to IFCI Limited ("IFCI"), by AG8 Ventures Ltd. as security for the Financial Assistance sanctioned by IFCI to M/s. AG8 Ventures Ltd. ("the Borrower"). Notice is hereby given to the public in general not to deal with the said mortgaged units in any manner whatsoever without the consent of IFCI as the property is mortgaged to IFCI under the provisions of the Financing Documents.

Schedule

- All that pieces and parcel of land comprised in and forming part of land at Project Akriti Highland admeasuring 120.01 acre along with unsold inventory of 13.51 lakh sq feet situated in Bhopal Indoor Highway, Village Fanda Kalan Bhopal & Project Orchid Heights admeasuring 1.09 acres (along with unsold inventory of 82000 sq feet) situated at project Akriti eco city E-8 extension Bawadia Kalan Bhopal in the state of MP together with all building structure.
- (Total area of land 49.01 Hectare (4,90,070 Sq meter) Area Mortgaged to IFCI Ltd 1,33,187.29 Sq Meter (1,25,569.30 Sq Meter from Highland and 7617.99 Sq meter from Project Orchid Height)
- All that pieces and parcels of land, comprised in and forming part of lands being the unsold inventory of 30 units admeasuring 75,222 sq.ft., consisting of 1 commercial land admeasuring 46,775 sq.ft. and 29 units admeasuring 28,447 situated at Project Aakriti Highland, Bhopal-Indore Highway, Village Phanda (Kalan), Bhopal in the State of Madhya Pradesh
- All that pieces and parcels of lands, comprised in and forming part of lands admeasuring 4753.43 sq.m. (51165.45 sq.ft.), together with all buildings, structures, erections, etc. constructed thereon, and being, lying and situated at Block B, "Aakriti Neev, Village Misrod, P.H. No. 42, RNM - 4, Vikashnand - Fanda, Huzur, Bhopal, in the State of Madhya Pradesh

Details of the units mortgaged to IFCI in the projects mentioned in the above Schedule is more particularly described on IFCI's website (www.ifici.com) under the head "Caution Notice to Public", including the list of the residential units.

Place: New Delhi
Date: 09 October, 2025

Sd/-
General Manager (CML&R)

Milkfood Limited
CIN: L15201PB1973PLC003746
Registered Office: P.O. Bahadurgarh, Distt.: Patiala -147021, (Punjab)
Tel: 0175 - 2381404/2381415, Fax: 0175-2380248
Email: milkfooditd@milkfooditd.com; Web: www.milkfooditd.com

NOTICE
100 Days Campaign- "Saksham Niveshak" - for KYC and other related updation and shareholder engagement to prevent transfer of Unpaid / Unclaimed dividends to Investor Education and Protection Fund ("IEPF")

Notice is hereby given to the Shareholders of Milkfood Limited ("Company") that pursuant to Investor Education and Protection Fund Authority ("IEPFA"), Ministry of Corporate Affairs ("MCA") letter dated July 16, 2025, the Company has started 100 days campaign "Saksham Niveshak" starting from July 28, 2025 to November 6, 2025. During this Campaign all the shareholders who have not claimed their Dividend or have not updated their KYC & nomination details or face any issues related to unclaimed dividends and shares may write to the Company's Registrar and Transfer Agent ("RTA") i.e. M/s Alankit Assignments Limited at their address: 205-208, Anarkali Complex, Jhandewalan Extension, New Delhi - 110055 or at e-mail id: rt@alankit.com, Tel: 011-42541958, website at www.alankit.com and further e-mail to be send to the company at e-mail id: secti@milkfooditd.com.

The shareholders may further note that this campaign has been started proactively and specifically to reach out to the shareholders to update their KYC, bank mandates, Nominee and contact information etc, and claim their unpaid/unclaimed Dividend in order to prevent their shares and dividend amount from being transferred to the IEPFA.

For Milkfood Limited
Sd/-
Rakesh Kumar Thakur
Company Secretary

Date : October 8, 2025
Place : New Delhi

G-RIDE Bedi Port Rail Limited
CIN : U45309GJ2021PLC125162
Reg. office: 7th Floor, Block 06, Udyog Bhavan, Gandhinagar-382011, Ph: 079-23232728/29, Email id : projectfinance@gride.org.in

Online E-Tender Notice
NIT for Container Operations and Transportation of Domestic Containers from / towards GBPRL Container Terminal (BPBW)

G-RIDE Bedi Port Rail Limited, project SPV of G-RIDE intends to engage an Operator for "Container Operations and Transportation of Containers from/ towards BPBW". Pre-Bid meeting is scheduled on **28 October 2025 at 12:30 PM**. The last date for submission of e-bids upto **5:00 PM on 11 November 2025**. For details and further updates please visit G-RIDE website 'www.gride.org.in' and '<https://tender.nprocure.com>' (Tender ID : 232959)

Place : Gandhinagar
Date : 09.10.2025

Chief Executive Officer
GBPRL

NEULAND LABORATORIES LIMITED
(CIN : L85195TG1984PLC004393)
Registered office: 11th Floor (5th Level), Phoenix IVY Building, Plot No. 573A-III, Road No. 82, Jubilee Hills, Hyderabad, 500033, Telangana, India
Tel: 040 6761 1600, ir@neulandlabs.com, www.neulandlabs.com

NOTICE TO SHAREHOLDERS
SPECIAL WINDOW FOR RE-LODGE/MENT OF TRANSFER REQUEST OF PHYSICAL SHARES

Notice is hereby given that SEBI vide its Circular No. SEBI/HO/MRSD/MRSD-PoD/P/CIR/2025/97 dated July 2, 2025, has decided to open a Special Window only for re-lodgement of transfer deeds which were lodged prior to April 1, 2019 and rejected / returned / not attended, due to deficiency in the documents / process / or otherwise and could not be lodged upto March 31, 2021. The special window shall remain open for a period of six months from July 7, 2025 till January 6, 2026.

During this special window period, re-lodgement of legally valid and complete documents for transfer of physical shares (including those requests that are pending with the listed company/RTA as on date) will be considered and the shares that are re-lodged for transfer shall be issued only in demat mode after following the due process prescribed by SEBI.

Eligible Shareholders may submit their transfer requests along with requisite documents within the stipulated period to the Company's Registrar and Share Transfer Agent (RTA) Kin Technologies Limited at their office at Selenium Building, Tower-B, Plot No. 31 & 32, Financial District Nanakramguda, Serilingampally, Hyderabad, Rangareddy, Telangana, India - 500 032, or write an email to einward.ris@kintech.com.

By Order of the Board
For Neuland Laboratories Limited

Sd/-
Sarada Bhamidipati
Company Secretary

Place: Hyderabad
Date: October 08, 2025

TELECOMMUNICATIONS CONSULTANTS INDIA LIMITED (TCIL)
(A Govt. Of India Enterprise)
TCIL Bhawan, Greater Kailash-I, New Delhi-110048

TELECOMMUNICATIONS CONSULTANTS INDIA LIMITED (TCIL) INVITES BIDS AGAINST REQUEST FOR PROPOSAL (RFP) FOR PROPOSED DISINVESTMENT OF 49% STAKE OF TAMIL NADU TELECOMMUNICATIONS LIMITED (TTL) HELD BY TCIL

TCIL, a wholly owned Government of India company under the administrative control of the Department of Telecommunications (DOT), Ministry of Communications, Government of India intends to disinvest 49% of equity shareholding in TTL to a strategic investor through Strategic Disinvestment with transfer of Management Control.

Proposal is invited from Interested Strategic Investors meeting the eligibility criteria as per RFP documents. The complete details, RFP documents along with Information Memorandum (IM) can be viewed / downloaded from 10th October 2025 onwards from the following websites:

<https://www.tcil-electronictender.com> or <https://www.tcil.net.in/> or <https://eprocure.gov.in/epublish/app>

Last Date & time for RFP submission (Online only) - 25.11.2025, 1700 hours IST.

ARVIND LIMITED
(CIN: L17119GJ1931PLC000093)
Regd. Office: Naroda Road, Ahmedabad - 382345.
Phone: 079-68268000, Email: investor@arvind.in, Website: www.arvind.com

NOTICE OF POSTAL BALLOT (THROUGH REMOTE E-VOTING)

Notice is hereby given, pursuant to the provisions of Section 108, 110 and other applicable provisions, if any, of the Companies Act, 2013 ("the Act"), read together with Rule 20 & 22 of the Companies (Management and Administration) Rules, 2014 ("Rules") as amended from time to time and SEBI (Listing Obligations and Disclosure Requirements) Regulations 2015 ("Listing Regulations") and General Circular No. 20/2020 dated 5th May, 2020, latest amended by General Circular No. 09/2024 dated 19th September, 2024 issued by the Ministry of Corporate Affairs ("MCA Circulars"), SEBI Circular No. SEBI/HO/CFD/CFD-PoD-2/P/CIR/2024/133 dated 3rd October, 2024 ("SEBI Circular") and Secretarial Standard on General Meetings (SS-2) issued by the Institute of Company Secretaries of India and other applicable laws and regulations, as amended from time to time (including any statutory modification(s) or re-enactment thereof for the time being in force), that the Company is seeking approval of members for the special businesses as set out in the postal ballot notice dated 8th September, 2025 ("Postal Ballot Notice"). Members are informed that the Postal Ballot Notice along with relevant Explanatory Statement and e-voting instructions for remote e-voting have been sent only by E-mail and completed on Wednesday, 8th October, 2025 to members who have registered their email addresses with the Company or Depository Participant(s) on their registered e-mail addresses as on the cut-off date i.e. Friday, 3rd October, 2025.

The Postal Ballot Notice has been sent to email addresses of those members whose names appeared in the Register of Members / List of Beneficial Owners as received from the National Securities Depository Limited ("NSDL") and Central Depository Services (India) Limited ("CDSL") as on Friday, 3rd October, 2025 ("the Cut - Off Date"). Accordingly, physical copy of the notice along with postal ballot form and prepaid business reply envelope have not been sent to the members for this postal ballot and members are required to communicate their assent or dissent only through the remote e-voting system. The voting rights shall be reckoned on the paid-up value of the shares registered in the name of members as on the Cut - Off Date. A person who is not a member as on the Cut - Off Date should treat this notice for information purpose only.

Members whose email addresses were not registered with the Company or Depository Participant(s) as on the Cut - Off Date, are requested to register their email addresses by sending an email citing subject line as "AL - Postal Ballot - Registration of e-mail Ids" to our RTA i.e. MUFU Intime India Private Limited at ahmedabad@in.mps.mufu.com or to the Company at investor@arvind.in with name of registered shareholder(s), folio number(s) / DP Id(s) / Client Id(s) and No. of shares held to enable them to exercise their vote(s) on the special businesses as set out in the Postal Ballot Notice through remote e-voting facility provided by NSDL. For details of the manner of casting voting through remote e-voting by the members holding shares in physical form or who have not registered their email addresses with the Company or Depository Participant(s), members are requested to refer instruction No. 7 of the Postal Ballot Notice.

In accordance with the provisions of Section 108 of the Act read with the Rules, the General Circulars and Regulation 44 of the Listing Regulations, the Company is providing facility to its members to exercise their votes electronically in respect of items enlisted in the Postal Ballot Notice through the remote e-voting facility provided by NSDL.

Details of Postal Ballot Schedule:

Sr. No.	Particulars	Schedule
1	Date of Completion of dispatch of postal ballot notice	Wednesday, 8th October, 2025
2	Cut - off date for identification of voting rights of the members	Friday, 3rd October, 2025
3	Date and time of commencement of remote e-voting	Thursday, 9th October, 2025 [09:00 a.m.]
4	Date and time of end of remote e-voting	Friday, 7th November, 2025 [05:00 p.m.]
5	Remote e-voting shall not be allowed beyond	Friday, 7th November, 2025 [05:00 p.m.]
6	Scrutinizer	Mr. Hitesh Buch, (CP No.: 8195), Proprietor, Hitesh Buch & Associates, Practicing Company Secretaries
7	Contact details of the person at NSDL responsible to address the grievances connected to e-voting	Ms. Pallavi Mahtre, Manager, email: evoting@nsdl.com or call at Toll free No.: 022-4886 7000 / 022-2499 7000

Members are informed that: (1) Members can vote only through remote e-voting facility provided by NSDL as no physical ballot form is being dispatched or will be accepted by the Company. (2) A member who has not received Postal Ballot Notice on their registered email address along with relevant Explanatory Statement and e-Voting instructions for remote e-voting may obtain the same by sending an email to our RTA i.e. MUFU Intime India Private Limited at ahmedabad@in.mps.mufu.com and to the Company at investor@arvind.in. (3) A copy of the Postal Ballot Notice and the procedure for registration of email addresses of members are also available on the website of the Company at www.arvind.com. The Postal Ballot Notice along with Explanatory Statement is also available on website of BSE Limited (www.bseindia.com) and National Stock Exchange of India Limited (www.nseindia.com). ("Stock Exchanges" where the equity shares of the Company are listed). (4) Mr. Hitesh Buch, (CP No.: 8195), Proprietor, Hitesh Buch & Associates, Practicing Company Secretaries has been appointed as Scrutinizer for conducting remote e-voting process in accordance with the law and in a fair and transparent manner. (5) For any queries/grievances, in relation to voting through electronic means, members may contact Registrar and Transfer Agent (RTA) i.e. MUFU Intime India Private Limited at ahmedabad@in.mps.mufu.com, the Scrutinizer at ps.buchassociates@gmail.com or the Company at investor@arvind.in. (6) The result of the voting by Postal Ballot (through remote e-voting) shall be declared within 2 working days from the closure of e-voting. The results declared and the Scrutinizer's Report shall be made available at the Registered Office of the Company and on the Company's website and on the website of NSDL at www.evoting.nsdl.com besides being communicated to the Stock Exchanges where the Company's shares are listed.

By order of the Board
For Arvind Limited
Sd/-
Krunal Bhatt
Company Secretary
Membership No. A20162

Place: Ahmedabad
Date: 8th October, 2025

SHIVALIK RASAYAN LIMITED
CIN: L24237UR1979PLC005041
Regd. Office: Village Kolhapuri, Post Office Chandanwari, via Prem Nagar, Dehradun Uttarakhand-248007
Corp. Office: 1506, Chiranjiv Tower 43, Nehru Place, New Delhi- 110019
Email: cs@shivalikrasayan.com Website: www.shivalikrasayan.com
Phone: 01147589500

NOTICE
Transfer of Equity Shares of the Company to IEPF

In terms of requirements of Section 124(6) of the Companies Act, 2013 read with Investor Education and Protection Fund (IEPF) Authority (Accounting, Audit, Transfer and Refund) Rules, 2016 ("the Rules"), as amended, the Company is required to transfer the shares, in respect of which the dividend remains unpaid or unclaimed for a period of seven consecutive years, to the IEPF Account established by the Central Government.

A separate communication has been sent to all the Shareholders, who have not encashed the final dividend for the financial year 2017-18 and all the subsequent dividends declared and paid by the Company, which are liable to be transferred to IEPF Account as per the said Rules. A list of such shareholders who have not encashed their dividends for seven consecutive years and whose shares are therefore liable for transfer to the IEPF Account is available on the website of the Company at <https://shivalikrasayan.com/unclaimed-dividends/>.

Shareholders are requested to forward the requisite documents, as per the above-mentioned communication, to the Company's Registrar and Share Transfer Agent (RTA), to claim the unclaimed dividend amount and shares on or before 30.10.2025.

Notice is hereby given that in the absence of receipt of a valid claim by the Shareholders, the Company would be transferring the said shares to IEPF Account without further notice in accordance with the requirement of the said Rules.

Please note that no claim shall lie against the Company in respect of unclaimed dividend amount and shares transferred to IEPF pursuant to the said Rules. Please note that after such transfer, Shareholders/Claimants can claim the transferred shares along with dividends from the IEPF Authority, for which details are available at www.iepf.gov.in.

For any information/clarifications on this matter, the concerned Shareholders/Claimants may write to the Company at cs@shivalikrasayan.com or to the RTA, Beetal Financial & Computer Services Pvt. Ltd., by writing to them at beetalra@beetalra.com or calling them on 011-29961281/ 82 between 10:00 A.M. to 5:00 P.M.

For Shivalik Rasayan Limited
Sd/-
Parul Choudhary
Company Secretary & Compliance Officer

Place- New Delhi
Date- 08.10.2025

This is only an advertisement for information purpose only and not an offer document announcement. Not for publication, distribution or release directly or indirectly outside India.

STARLINEPS ENTERPRISES LIMITED

Registered and Corporate Office: Office No. 805, Solaris Bay View, Near Iscon Mall, Piprod, Surat, Nizar, Gujarat-395 007, India. Tel. No.: +917574999004;
CIN: L36910GJ2011PLC065141; Website: www.starlineps.com; Email: info@starlineps.com;
Company Secretary & Compliance Officer: Ms. Madhuriben Kishan Chhatrola,

PROMOTER OF OUR COMPANY: MRS. VARSHABEN DHIRAJBHAI KORADIYA AND MR. DHIRAJBHAI KORADIYA ISSUE OF UPTO 10,37,52,000 * FULLY PAID-UP EQUITY SHARES OF FACE VALUE OF ₹1 EACH OF OUR COMPANY (THE "RIGHTS EQUITY SHARES") FOR CASH AT A PRICE OF ₹2 PER RIGHTS EQUITY SHARE (INCLUDING A PREMIUM OF ₹1 PER RIGHTS EQUITY SHARE) ("ISSUE PRICE") AGGREGATING UP TO ₹2,075.04 LAKHS' ON A RIGHTS BASIS TO THE ELIGIBLE EQUITY SHAREHOLDERS OF OUR COMPANY IN THE RATIO OF 2(TWO) RIGHTS EQUITY SHARES FOR EVERY 5 (FIVE) FULLY PAID-UP EQUITY SHARES HELD BY THE ELIGIBLE EQUITY SHAREHOLDERS ON THE RECORD DATE, THAT IS ON SEPTEMBER 09, 2025 ("RECORD DATE") (THE "ISSUE"). FOR FURTHER DETAILS, SEE "TERMS OF THE ISSUE" BEGINNING ON PAGE 62 OF THE LETTER OF OFFER.

BASIS OF ALLOTMENT

The Board of Directors of our Company thanks all its shareholders and investors for their response to the Company's Rights Issue of Equity Shares, which opened for subscription on Monday, September 15, 2025 and closed on Tuesday, September 23, 2025, the last date for On Market Renunciation of Rights Entitlements was Thursday, September 18, 2025 and the last date of off Market Transfer of Rights Entitlements was Monday, September 22, 2025. Out of the total 4,311 Applications for 10,58,37,469 Rights Equity Shares, 513 Applications for 20,27,262 Rights Equity Shares and also 58,207 Rights Equity Shares (partial rejections), were rejected on grounds of "Technical Rejections" aggregating 20,85,489 Rights Equity Shares. The total numbers of valid applications were 3,798 for 10,37,52,000 Rights Equity Shares, which was 100% of the number of Rights Equity Shares allotted under the Issue. Our Company in consultation with Registrar to the Issue and BSE Limited, the Designated Stock Exchange on Monday, October 06, 2025, approved the basis of allotment of 10,37,52,000 fully paid-up Rights Equity Shares to the successful applicants. In the issue, no Rights Equity Shares have been kept in abeyance. All valid applications have been considered for allotment.

1. The break-up of valid applications received through ASBA (after Technical Rejections) is as under:

Category	Application Received		Rights Equity shares Applied for		Rights Equity Shares allotted			
	Number	%	Number	Value (₹)	%	Number	Value (₹)	%
Eligible Equity Shareholders	3,677	96.81	8,79,03,775	17,58,07,550	84.73	8,79,03,775	17,58,07,550	84.73
Renounees	120	3.16	50,35,608	1,00,71,216	4.85	50,35,608	1,00,71,216	4.85
Application from Promoter in Escrow Account (After issue closure)	1	0.03	1,08,12,617	2,16,25,234	10.42	1,08,12,617	2,16,25,234	10.42
Total	3,798	100.00	10,37,52,000	20,75,04,000	100.00	10,37,52,000	20,75,04,000	100.00

2. Summary of Allotment in various categories is as under:

Category	No. of valid application received	Number of Rights Equity Shares Allotted - against Entitlement (A)	Number of Rights Equity Shares Allotted- Against valid additional shares(B)	Total Rights Equity Shares allotted (A+B)
Eligible Equity Shareholders	3,677	4,57,55,241	4,21,48,534	8,79,03,775
Renounees	120	11,15,097	39,20,511	50,35,608
Application from Promoter in Escrow Account(After issue closure)	1	-	1,08,12,617	1,08,12,617
Total	3,798	4,68,70,338	5,68,81,662	10,37,52,000

Information for Allotment/unblock/rejected cases: The Dispatch of allotment advise came unblocking information to the investors as allotment were completed on or about October 07, 2025 after executing the corporate action for credit of Equity Shares into the respective demat accounts of these successful allottees. The instructions to Self-Certified Syndicate Banks (SCSBs) for unblocking of funds in case of ASBA Applications were given on October 07, 2025. The listing applications was filed with the BSE Limited ("BSE"). The trading in fully paid-up Equity Shares issued in the Rights issue is expected to commence on October 10, 2025. Subject to receipt of trading permission from BSE.

INVESTORS MAY PLEASE NOTE THAT THE EQUITY SHARES CAN BE TRADED ON THE STOCK EXCHANGE ONLY IN DEMATERIALIZED FORM.

DISCLAIMER CLAUSE OF BSE: It is to be distinctly understood that the permission given by the BSE Limited should not, in anyway, be deemed or construed that the Letter of Offer has been cleared or approved by the BSE Limited nor does it certify the correctness or completeness of any of the contents of the Letter of Offer. The investors are advised to refer to the Letter of offer for the full text of disclaimer clause of the BSE Limited under the heading "Other Regulatory and Statutory Disclosures - Disclaimer Clause of BSE" on page 59 of the Letter of Offer. The investor may contact the Registrar to the issue in case of any query/grievance regarding credit of rights equity shares and contact respective SCSBs for any query regarding unblocking of funds.

REGISTRAR TO THE ISSUE
Bigshare Services Private Limited
Office No S6-2, 6th Floor, Pinnacle Business Park, next to Ahura Centre, Mahakali Caves Road, Andheri (East), Mumbai - 400093. Phone No: 022 - 62638202, Email: investor@bigshareonline.com, Website: www.bigshareonline.com, Contact Person: Mr. Abhishek Payot, Email: rightsissue@bigshareonline.com, SEBI Registration Number: INR000001385, CIN: U99999MH1994PTC076534

The level of subscription should not be taken to be indicative either the market price of the equity shares or the business prospects of the company.

For StarlinePS Enterprises Limited
Sd/-
Madhuriben Chhatrola
Company Secretary & Compliance Officer

Date: 08/10/2025
Place: Surat

MADHYA BHARAT AGRO PRODUCTS LTD.
Reg. Office- Wing A/1, 1st Floor, Ostwal heights, Urban Forest Atun, Bhilwara (Raj.) INDIA
Website: www.mbapl.com Email: secretarial@mbapl.com;
CIN : L24121RJ1997PLC029126, Tel. No. : 01482-237104 Fax No. : 01482-239638

Statement of Un-Audited Financial Result for the Quarter & Half Year Ended as on 30th September, 2025
[Regulation 47(1)(b) of the SEBI (LODR) Regulations, 2015]
Rs. in Lakhs (unless otherwise stated)

S. No.	Particulars	Quarter Ended			Half Year Ended		Year Ended
		30.09.2025	30.06.2025	30.09.2024	30.09.2025	30.09.2024	
		Unaudited	Unaudited	Unaudited	Unaudited	Audited	
1	Total income from operations	45,193.78	41,272.43	28,003.85	86,466.21	48,197.93	107,041.48
2	Net profit / (loss) for the period (before tax, exceptional and extraordinary items)	4,853.83	4,414.11	2,276.56	9,267.94	4,072.55	9,462.15
3	Net profit / (loss) for the period before tax (after exceptional and extraordinary items)	4,853.83	4,414.11	2,276.56	9,267.94	4,072.55	9,462.15
4	Net profit / (loss) for the period after tax (after exceptional and extraordinary items)	3,045.99	2,820.62	1,383.77	5,866.61	2,532.37	5,747.56
5	Total comprehensive income for the period [Comprising profit/(loss) for the period (after tax) and other comprehensive income (after tax)]	3,045.99	2,820.62	1,383.77	5,866.61	2,532.37	5,729.12
6	Equity share capital	8,762.69	8,762.69	8,762.69	8,762.69	8,762.69	8,762.69
7	Other equity (Reserves)	-	-	-	37,050.59	28,425.37	31,622.12
8	Earning per share (of Rs. 10/- each) (for continuing and discontinued operations) (not annualised)						
1. Basic (In Rs.)		3.48	3.22	1.58	6.69	2.89	6.56
2. Diluted (In Rs.)		3.48	3.22	1.58	6.69	2.89	6.56

Note :

a) The above unaudited financial results of the company for the Quarter & Half Year Ended 30th September, 2025 have been reviewed by the Audit Committee and approved by the Board of Directors at its meeting held on 8th October, 2025.

b) The above financial results are prepared in accordance with Indian Accounting Standards ('IND AS') as prescribed under section 133 of the companies Act, 2013 read with relevant rules issued there under.

c) The above is an extract of the detailed financial results for the quarter & half year ended 30th September, 2025 filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the quarterly financial results are available on the websites of the Stock Exchange www.nseindia.com and Company's website www.mbapl.com

Place: Bhilwara
Date : 8th October, 2025

For and on behalf of the Board of Directors
(Sourabh Gupta)
Whole Time Director & CFO
DIN 07177647

THE BIGGEST CAPITAL KNOWLEDGE

FINANCIAL EXPRESS

epaper.financialexpress.com

STARLINEPS ENTERPRISES LIMITED

Registered and Corporate Office: Office No. 805, Solaris Bay View, Near Iscon Mall, Piprod, Surat, Nizar, Gujarat-395 007, India. Tel. No.: +917574999004;
CIN: L36910GJ2011PLC065141; Website: www.starlineps.com; Email: info@starlineps.com;
Company Secretary & Compliance Officer: Ms. Madhuriben Kishan Chhatrola,

PROMOTER OF OUR COMPANY: MRS. VARSHABEN DHIRAJBHAI KORADIYA AND MR. DHIRAJBHAI KORADIYA ISSUE OF UPTO 10,37,52,000 * FULLY PAID-UP EQUITY SHARES OF FACE VALUE OF ₹1 EACH OF OUR COMPANY (THE "RIGHTS EQUITY SHARES") FOR CASH AT A PRICE OF ₹2 PER RIGHTS EQUITY SHARE (INCLUDING A PREMIUM OF ₹1 PER RIGHTS EQUITY SHARE) ("ISSUE PRICE") AGGREGATING UP TO ₹2,075.04 LAKHS' ON A RIGHTS BASIS TO THE ELIGIBLE EQUITY SHAREHOLDERS OF OUR COMPANY IN THE RATIO OF 2(TWO) RIGHTS EQUITY SHARES FOR EVERY 5 (FIVE) FULLY PAID-UP EQUITY SHARES HELD BY THE ELIGIBLE EQUITY SHAREHOLDERS ON THE RECORD DATE, THAT IS ON SEPTEMBER 09, 2025 ("RECORD DATE") (THE "ISSUE"). FOR FURTHER DETAILS, SEE "TERMS OF THE ISSUE" BEGINNING ON PAGE 62 OF THE LETTER OF OFFER.

BASIS OF ALLOTMENT

The Board of Directors of our Company thanks all its shareholders and investors for their response to the Company's Rights Issue of Equity Shares, which opened for subscription on Monday, September 15, 2025 and closed on Tuesday, September 23, 2025, the last date for On Market Renunciation of Rights Entitlements was Thursday, September 18, 2025 and the last date of off Market Transfer of Rights Entitlements was Monday, September 22, 2025. Out of the total 4,311 Applications for 10,58,37,469 Rights Equity Shares, 513 Applications for 20,27,262 Rights Equity Shares and also 58,207 Rights Equity Shares (partial rejections), were rejected on grounds of "Technical Rejections" aggregating 20,85,489 Rights Equity Shares. The total numbers of valid applications were 3,798 for 10,37,52,000 Rights Equity Shares, which was 100% of the number of Rights Equity Shares allotted under the Issue. Our Company in consultation with Registrar to the Issue and BSE Limited, the Designated Stock Exchange on Monday, October 06, 2025, approved the basis of allotment of 10,37,52,000 fully paid-up Rights Equity Shares to the successful applicants. In the issue, no Rights Equity Shares have been kept in abeyance. All valid applications have been considered for allotment.

1. The break-up of valid applications received through ASBA (after Technical Rejections) is as under:

Category	Application Received		Rights Equity shares Applied for		Rights Equity Shares allotted			
	Number	%	Number	Value (₹)	%	Number	Value (₹)	%
Eligible Equity Shareholders	3,677	96.81	8,79,03,775	17,58,07,550	84.73	8,79,03,775	17,58,07,550	84.73
Renounees	120	3.16	50,35,608	1,00,71,216	4.85	50,35,608	1,00,71,216	4.85
Application from Promoter in Escrow Account (After issue closure)	1	0.03	1,08,12,617	2,16,25,234	10.42	1,08,12,617	2,16,25,234	10.42
Total	3,798	100.00	10,37,52,000	20,75,04,000	100.00	10,37,52,000	20,75,04,000	100.00

2. Summary of Allotment in various categories is as under:

Category	No. of valid application received	Number of Rights Equity Shares Allotted - against Entitlement (A)	Number of Rights Equity Shares Allotted- Against valid additional shares(B)	Total Rights Equity Shares allotted (A+B)
Eligible Equity Shareholders	3,677	4,57,55,241	4,21,48,534	8,79,03,775
Renounees	120	11,15,097	39,20,511	50,35,608
Application from Promoter in Escrow Account(After issue closure)	1	-	1,08,12,617	1,08,12,617
Total	3,798	4,68,70,338	5,68,81,662	10,37,52,000

Information for Allotment/unblock/rejected cases: The Dispatch of allotment advise came un

ਸਮਾਜ ਦੇ ਸਹਿਯੋਗ ਨਾਲ ਸੁਖਾਲੀ ਬਣੀ ਸੰਘ ਦੀ ਸ਼ਤਾਬਦੀ ਯਾਤਰਾ

ਰਾਸ਼ਟਰੀ ਸਵੈਮਸੇਵਕ ਸੰਘ ਦੇ ਕੰਮ ਨੂੰ 100 ਸਾਲ ਪੂਰੇ ਹੋ ਰਹੇ ਹਨ। ਇਸ 100 ਸਾਲ ਦੀ ਯਾਤਰਾ ਵਿਚ ਕਈ ਲੋਕ ਸਹਿਯੋਗੀ ਤੇ ਸਹਿਭਾਗੀ ਰਹੇ ਹਨ। ਇਹ ਯਾਤਰਾ ਮਿਹਨਤ ਵਾਲੀ ਅਤੇ ਕੁਝ ਸ਼ਕਤੀ ਨਾਲ ਜ਼ਰੂਰ ਘਿਰੀ ਰਹੀ ਪਰ ਆਮ ਲੋਕਾਂ ਦਾ ਸਮਰਥਨ ਇਸਦਾ ਸੁਖ ਪੱਖ ਰਿਹਾ। ਅੱਜ ਜਦੋਂ ਸ਼ਤਾਬਦੀ ਵਰ੍ਹੇ ਬਾਰੇ ਸੋਚਦੇ ਹਾਂ ਤਾਂ ਇਹੋ-ਜਿਹੇ ਕਈ ਪ੍ਰਸੰਗਾਂ ਤੇ ਲੋਕ ਚੇਤੇ ਆਉਂਦੇ ਹਨ, ਜਿਨ੍ਹਾਂ ਨੇ ਇਸ ਯਾਤਰਾ ਦੀ ਸਫ਼ਲਤਾ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ।

ਮੁੱਢਲੇ ਸਮਿਆਂ ਦੇ ਨੌਜਵਾਨ ਵਰਕਰ ਇਕ ਯੋਧਾ ਵਾਂਗ ਦੋਸ਼ ਪ੍ਰੇਮ ਨਾਲ ਪ੍ਰੇਰਿਤ ਹੋ ਕੇ ਸੰਘ ਦੇ ਕੰਮਾਂ ਲਈ ਦੋਸ਼ ਭਰ ਵਿਚ ਨਿਕਲ ਪਏ। ਅੰਪਾਜੀ ਜੋਸ਼ੀ ਜਿਹੇ ਗ੍ਰਹਿਸਥ ਵਰਕਰ ਹੋਣ ਜਾਂ ਪ੍ਰਚਾਰਕ ਸਰੂਪ ਦਾਦਰਾਉ ਪਰਮਾਰਥ, ਬਾਲਾਸਾਹਿਬ ਅਤੇ ਭਾਉਰਾਏ ਦੇਵਰਸ ਬੰਪੂ, ਯਾਦਵਰਾਵ ਜੋਸ਼ੀ, ਬੋਕਨਾਥ ਰਾਣਡੇ ਆਦਿ ਲੋਕ ਡਾਕਟਰ

ਹੈਡਗੇਵਾਰ ਜੀ ਦੀ ਸ਼ਰਨ ਵਿਚ ਆ ਕੇ ਸੰਘ ਕਾਰਜ ਨੂੰ ਰਾਸ਼ਟਰ ਸੇਵਾ ਦਾ ਜੀਵਨ-ਵ੍ਰਤ ਮੰਨ ਕੇ ਸਾਰਾ ਜੀਵਨ ਨਾਲ-ਨਾਲ ਚੱਲਦੇ ਰਹੇ। ਸੰਘ ਦਾ ਕਾਰਜ ਲਗਾਤਾਰ ਸਮਾਜ ਦੇ ਸਮਰਥਨ ਨਾਲ ਹੀ ਅੱਗੇ ਵਧਦਾ ਗਿਆ। ਸੰਘ ਕਾਰਜ ਆਮ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਹੋਣ ਦੇ ਕਾਰਨ ਹੌਲੀ-ਹੌਲੀ ਇਨ੍ਹਾਂ ਕੰਮਾਂ ਦੀ ਸਮਾਜ ਅੰਦਰ ਸਵੀਕਾਰਤਾ ਵਧਦੀ ਚਲੀ ਗਈ।

ਸਵਾਮੀ ਵਿਵੇਕਾਨੰਦ ਤੋਂ ਇਕ ਵਾਰੀ ਵਿਦੇਸ਼ ਪ੍ਰਵਾਸ ਦੌਰਾਨ ਪੁੱਛਿਆ ਗਿਆ ਕਿ ਤੁਹਾਡੇ ਦੇਸ਼ 'ਚ ਜ਼ਿਆਦਾ ਲੋਕ ਅਨਪੜ੍ਹ ਹਨ, ਅੰਗਰੇਜ਼ੀ ਤਾਂ ਉਹ ਜਾਣਦੇ ਹੀ ਨਹੀਂ, ਤਾਂ ਤੁਹਾਡੀਆਂ ਵੱਡੀਆਂ-ਵੱਡੀਆਂ ਗੱਲਾਂ ਭਾਰਤ ਦੇ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚਣਗੀਆਂ? ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕੀੜੀਆਂ ਨੂੰ ਖੰਭ ਦਾ ਪਤਾ ਲਗਾਉਣ ਲਈ ਅੰਗਰੇਜ਼ੀ ਸਿੱਖਣ ਦੀ ਲੋੜ ਨਹੀਂ ਹੈ, ਉਸੇ ਤਰ੍ਹਾਂ ਮੇਰੇ ਭਾਰਤ ਦੇ ਲੋਕ ਆਪਣੇ ਅਧਿਆਤਮਕ ਗਿਆਨ

ਕਾਰਨ ਕਿਸੇ ਵੀ ਕੋਨੇ ਵਿਚ ਚੱਲ ਰਹੇ ਸਾਤਵਿਕ ਕੰਮ ਨੂੰ ਤੁਰੰਤ ਸਮਝ ਜਾਂਦੇ ਹਨ ਅਤੇ ਚੁੱਪ-ਚੁਪੀਤੇ ਉੱਥੇ ਪਹੁੰਚ ਜਾਂਦੇ ਹਨ।

ਇਸ ਲਈ ਉਹ ਮੇਰੀ ਗੱਲ ਸਮਝ ਜਾਣਗੇ। ਇਹ ਗੱਲ ਸਹੀ ਸਾਬਿਤ ਹੋਈ। ਉਸੇ ਤਰ੍ਹਾਂ ਹੀ ਸੰਘ ਦੇ ਇਸ ਸਾਤਵਿਕ ਕੰਮ ਨੂੰ ਆਮ ਲੋਕਾਂ ਤੋਂ ਸਵੀਕਾਰਤਾ ਅਤੇ ਸਮਰਥਨ ਲਗਾਤਾਰ ਮਿਲ ਰਿਹਾ ਹੈ।

ਸੰਘ ਦੇ ਮੁੱਢਲੇ ਕੰਮਾਂ ਨਾਲ ਹੀ ਸੰਪਰਕ ਵਿਚ ਆਏ ਨਵੇਂ-ਨਵੇਂ ਆਮ ਪਰਿਵਾਰਾਂ ਵੱਲੋਂ ਸੰਘ ਵਰਕਰਾਂ ਨੂੰ ਆਸ਼ੀਰਵਾਦ ਅਤੇ ਆਸਰਾ ਮਿਲਦਾ ਰਿਹਾ ਹੈ। ਸਵੈਮਸੇਵਕਾਂ ਦੇ ਪਰਿਵਾਰ ਹੀ ਸੰਘ ਕਾਰਜ ਸੰਚਾਲਨ ਦੇ ਕੇਂਦਰ ਰਹੇ। ਸਾਰੀਆਂ ਮਾਤਾਵਾਂ-ਭੈਣਾਂ ਦੇ ਸਹਿਯੋਗ ਨਾਲ ਹੀ ਸੰਘ ਕਾਰਜ ਨੂੰ ਪੂਰਨਤਾ ਪ੍ਰਾਪਤ ਹੋਈ। ਦੱਤੋਪੰਤ ਠੰਗੜੀ ਜਾਂ ਯਸ਼ਵੰਤਰਾਵ, ਕੋਲਕਰ, ਬਾਬਾ ਸਾਹਿਬ ਦੇਸ਼ਪਾਂਡੇ ਤੋਂ ਏਕਨਾਥ ਰਾਣਡੇ, ਦੀਨਦਿਆਲ ਉਪਾਧਿਆਏ ਜਾਂ ਦਾਦਾ

ਸਾਹਿਬ ਆਪਣੇ ਜਿਹੇ ਲੋਕਾਂ ਨੇ ਸੰਘ ਪ੍ਰੇਰਣਾ ਨਾਲ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਸੰਗਠਨ ਨੂੰ ਖੜ੍ਹਾ ਕਰਨ 'ਚ ਅਹਿਮ ਭੂਮਿਕਾ ਨਿਭਾਈ। ਇਹ ਸਾਰੇ ਸੰਗਠਨ ਮੌਜੂਦਾ ਵਿਚ ਵਿਆਪਕ ਵਿਸਥਾਰ ਦੇ ਨਾਲ-ਨਾਲ ਆਪਣੇ ਖੇਤਰਾਂ ਵਿਚ ਸਕਾਰਾਤਮਕ ਬਦਲਾਅ ਲਿਆਉਣ ਦੀ ਭੂਮਿਕਾ ਨਿਭਾਅ ਰਹੇ ਹਨ।

ਸਮਾਜ ਦੀਆਂ ਭੈਣਾਂ ਰਾਹੀਂ ਇਸ ਰਾਸ਼ਟਰੀ ਕੰਮ ਲਈ ਰਾਸ਼ਟਰ ਸੇਵਿਕਾ ਸਮਿਤੀ ਦੇ ਮਾਧਿਅਮ ਰਾਹੀਂ ਮੌਜੂਦਾ ਕੇਂਦਰ ਤੋਂ ਲੈ ਕੇ ਪ੍ਰਮਿਲਾਤਾਈ ਮੇਏ ਜਿਹੀਆਂ ਮਾਂ ਸਮਾਨ ਹਸਤੀਆਂ ਦੀ ਭੂਮਿਕਾ ਇਸਯਾਤਰਾ ਵਿਚ ਅਤਿਅੰਤ ਮਹੱਤਵਪੂਰਨ ਹੈ। ਸੰਘ ਵੱਲੋਂ ਸਮੇਂ-ਸਮੇਂ 'ਤੇ ਰਾਸ਼ਟਰੀ ਜਿੱਤ ਦੇ ਕਈ ਵਿਸ਼ਿਆਂ ਨੂੰ ਉਠਾਇਆ ਗਿਆ। ਉਨ੍ਹਾਂ ਸਾਰਿਆਂ ਨੂੰ ਸਮਾਜ ਦੇ ਵੱਖ-ਵੱਖ ਲੋਕਾਂ ਦਾ ਸਮਰਥਨ ਮਿਲਿਆ, ਜਿਸ ਵਿਚ ਕਈ ਵਾਰੀ ਜਨਤਕ ਰੂਪ 'ਚ ਵਿਰੋਧੀ ਦਿਸ਼ਤ ਵਾਲੇ ਲੋਕ ਵੀ ਸ਼ਾਮਲ ਰਹੇ।

ਸੰਘ ਦੀ ਇਹ ਕੋਸ਼ਿਸ਼ ਰਹੀ ਕਿ ਵਿਆਪਕ ਹਿੰਦੂ ਹਿੱਤ ਦੇ ਮੁੱਦਿਆਂ 'ਤੇ ਸਾਰਿਆਂ ਦਾ ਸਹਿਯੋਗ ਪ੍ਰਾਪਤ ਕੀਤਾ ਜਾਵੇ। ਰਾਸ਼ਟਰ ਦੀ ਏਕਾਤਮਤਾ, ਸੁਰੱਖਿਆ, ਸਮਾਜਿਕ ਸੋਹਾਰਦ, ਲੋਕਤੰਤਰ ਤੇ ਧਰਮ-ਸੰਸਕ੍ਰਿਤੀ ਦੀ ਰੱਖਿਆ ਵਿਚ ਅਣਗਿਣਤ ਸਵੈਮਸੇਵਕਾਂ ਨੇ ਵਰਨਣਾ ਯੋਗ ਕੀਤਾ ਤੇ ਸੈਕੁਲਿਜ਼ਮ ਦਾ ਬਲੀਦਾਨ ਵੀ ਹੋਇਆ। ਇਨ੍ਹਾਂ ਸਾਰਿਆਂ ਵਿਚ ਸਮਾਜ ਦੀ ਸ਼ਕਤੀ ਦਾ ਹੱਥ ਹਮੇਸ਼ਾ ਰਿਹਾ।

1981 'ਚ ਤਾਮਿਲਨਾਡੂ ਦੇ ਮੀਨਾਕਸ਼ੀਪੁਰਮ ਵਿਖੇ ਕੁਝ ਹਿੰਦੂਆਂ ਨੂੰ ਭ੍ਰਮਿਤ ਕਰ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾਇਆ ਗਿਆ। ਇਸ ਮਹੱਤਵਪੂਰਨ ਵਿਸ਼ੇ ਉੱਤੇ ਹਿੰਦੂ ਜਾਗਰਣ ਦੀ ਲੜੀ 'ਚ ਕੀਤੇ ਗਏ ਕਾਰਜਕ੍ਰਮ ਵਿਚ 5 ਲੱਖ ਲੋਕਾਂ ਦੀ ਮੌਜੂਦਗੀ ਵਾਲੇ ਸੰਮੇਲਨ ਵਿਚ ਕਾਂਗਰਸ ਦੇ ਸੀਨੀਅਰ ਆਗੂ ਡਾ. ਕਰਨ ਸਿੰਘ ਮੌਜੂਦ ਰਹੇ।

ਸਾਰੇ ਹਿੰਦੂ ਭਾਰਤ ਮਾਤਾ ਦੇ ਪੁੱਤਰ ਹਨ। ਇਨ੍ਹਾਂ ਸਾਰਿਆਂ ਵਿਚ ਗੁੱਧ ਹਿੱਤਿਆ ਬੰਦੀ ਦਾ ਵਿਸ਼ਾ ਹੋਵੇ ਜਾਂ ਰਾਮ ਜਨਮਭੂਮੀ ਅਭਿਆਨ, ਸੱਤਾਂ ਦਾ ਆਸ਼ੀਰਵਾਦ ਸੰਘ ਦੇ ਸਵੈਮਸੇਵਕਾਂ ਨੂੰ ਹਮੇਸ਼ਾ ਮਿਲਦਾ ਰਹਿੰਦਾ ਹੈ।

ਸਵਾਧੀਨਤਾ ਦੇ ਤੁਰੰਤ ਬਾਅਦ ਰਾਜਨੀਤਿਕ ਕਾਰਨਾਂ ਨਾਲ ਸੰਘ ਕੰਮਾਂ ਉੱਤੇ ਉਸ ਵੇਲੇ ਦੀ ਸਰਕਾਰ ਵੱਲੋਂ ਰੋਕ ਲਗਾਈ ਗਈ, ਉਦੋਂ ਸਮਾਜ ਦੇ ਆਮ ਲੋਕਾਂ ਦੇ ਨਾਲ ਅਤਿਅੰਤ ਸਨਮਾਨਿਤ ਵਿਅਕਤੀਆਂ ਨੇ ਵਿਰੋਧੀ ਹਾਲਾਤ 'ਚ ਵੀ ਸੰਘ ਦੇ ਨਾਲ ਖੜ੍ਹੇ ਹੋ ਕੇ ਇਸ ਕੰਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਇਹੀ ਗੱਲ ਐਮਰਜੈਂਸੀ ਦੇ ਸੰਕਟ ਵੇਲੇ ਵੀ ਦੇਖਣ ਨੂੰ ਮਿਲੀ।

ਇਹੀ ਕਾਰਨ ਹੈ ਕਿ ਇੰਨੀਆਂ ਰੁਕਾਵਟਾਂ ਦੇ ਬਾਅਦ ਵੀ ਸੰਘ ਦਾ ਕੰਮ ਬਿਨਾਂ ਰੁਕੇ ਅੱਗੇ ਵਧ ਰਿਹਾ ਹੈ। ਇਨ੍ਹਾਂ ਸਾਰੇ ਹਾਲਾਤ ਵਿਚ ਸੰਘ ਦੇ ਕੰਮ ਅਤੇ ਸਵੈਮਸੇਵਕਾਂ ਦਾ ਨਾਅਰਾ ਸੀ- 'ਹਿੰਦਵਰ ਸੇਵਹਾਰ ਸਰਵੇ' ਅਰਥਾਤ

ਭੈਣਾਂ ਨੇ ਬੜੀ ਕੁਸ਼ਲਤਾ ਨਾਲ ਨਿਭਾਇਆ। ਇਹ ਸਾਰੀਆਂ ਗੱਲਾਂ ਸੰਘ ਕਾਰਜ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣ ਗਈਆਂ ਹਨ।

ਭਵਿੱਖ ਵਿਚ ਰਾਸ਼ਟਰ ਦੀ ਸੇਵਾ ਵਿਚ ਸਮਾਜ ਦੇ ਸਾਰੇ ਲੋਕਾਂ ਦਾ ਸਹਿਯੋਗ ਤੇ ਸਹਿਭਾਗਤਾ ਲਈ ਸੰਘ ਦੇ ਸਵੈਮਸੇਵਕ ਸ਼ਤਾਬਦੀ ਵਰ੍ਹੇ ਦੌਰਾਨ ਘਰ-ਘਰ ਸੰਪਰਕ ਦੀ ਵਿਸ਼ੇਸ਼ ਕੋਸ਼ਿਸ਼ ਕਰਨਗੇ। ਦੋਸ਼ ਭਰ ਦੇ ਵੱਡੇ ਸ਼ਹਿਰਾਂ ਤੋਂ ਲੈ ਕੇ ਦੂਰ-ਦੁਰੇਡੇ ਦੇ ਪਿੰਡਾਂ ਦੀਆਂ ਸਾਰੀਆਂ ਥਾਵਾਂ ਅਤੇ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਣ ਦਾ ਟੀਚਾ ਰਹੇਗਾ। ਸਮੁੱਚੀ ਸੰਸਥਾ ਸ਼ਕਤੀ ਦੀਆਂ ਸਾਂਝੀਆਂ ਕੋਸ਼ਿਸ਼ਾਂ ਰਾਹੀਂ ਰਾਸ਼ਟਰ ਦੇ ਸਰਵਪੱਖੀ ਵਿਕਾਸ ਦੀ ਅਗਲੀ ਯਾਤਰਾ ਸੌਖੀ ਅਤੇ ਸਫ਼ਲ ਹੋਵੇਗੀ।

-ਦੱਤਾਤ੍ਰੇਅ ਹੋਸਬੋਲੇ
(*ਸਰਕਾਰਯਵਾਹ ਰਾਸ਼ਟਰੀ ਸਵੈਮਸੇਵਕ ਸੰਘ*)

(ਸੰਕੇਤ ਜ.ਬ.)

ਸ਼ਕਤੀਸ਼ਾਲੀ ਅਤੇ ਆਤਮਨਿਰਭਰ ਭਾਰਤ ਦੇ ਸ਼ਿਲਪੀ ਸ੍ਰੀ ਨਰਿੰਦਰ ਮੋਦੀ



—ਅਮਿਤ ਸ਼ਾਹ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ 17 ਸਤੰਬਰ ਦਾ ਦਿਨ ਕਈ ਕਾਰਨਾਂ ਨਾਲ ਇਤਿਹਾਸ ਵਿਚ ਮਹੱਤਵਪੂਰਨ ਹੈ। ਇਸ ਦਿਨ ਸਾਰੇ ਸ਼ਿਲਪਕਾਰ ਭਰਾ ਅਤੇ ਕਾਮੇ ਖੁਸ਼ੀ ਨਾਲ ਵਿਸ਼ਵਕਰਮਾ ਜੈਅੰਤੀ ਮਨਾਉਂਦੇ ਹਨ। ਅੱਜ ਦੇ ਦਿਨ ਹੀ ਹੋਦਰਾਬਾਦ ਨੂੰ ਜ਼ਾਲਮ ਨਿਜ਼ਾਮ ਅਤੇ ਰਜ਼ਾਕਾਰਾਂ ਤੋਂ ਮੁਕਤੀ ਮਿਲੀ ਸੀ ਤੇ ਅੱਜ ਦੇ ਹੀ ਦਿਨ ਇਕ ਅਜਿਹੇ ਜਨਸੇਵਕ ਦਾ ਵੀ ਜਨਮ ਹੋਇਆ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਤੇ ਦੇਸ਼ਵਾਸੀਆਂ ਨੂੰ ਸਮਰਪਿਤ ਕਰ ਦਿੱਤਾ, ਉਹ ਹਨ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ। ਉਨ੍ਹਾਂ ਦਾ ਇਹ ਜਨਮ ਦਿਨ ਵਿਸ਼ੇਸ਼ ਹੈ, ਕਿਉਂਕਿ ਇਹ ਉਨ੍ਹਾਂ ਦਾ 75ਵਾਂ ਜਨਮ ਦਿਨ ਹੈ। ਮੈਂ 140 ਕਰੋੜ ਦੇਸ਼ਵਾਸੀਆਂ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਿਲੋਂ ਜਨਮ ਦਿਨ ਦੀ ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅੱਗੇ ਪਾਰਥਨਾ ਕਰਦਾ ਹਾਂ ਕਿ ਭਾਰਤ ਦੇ ਮਜ਼ਬੂਤ ਭਵਿੱਖ ਲਈ ਉਹ ਸ੍ਰੀ ਮੋਦੀ ਨੂੰ ਲੰਬੀ ਉਮਰ, ਉਰਜਾ ਤੇ ਚੰਗੀ ਸਿਹਤ ਪ੍ਰਦਾਨ ਕਰਨ।

ਪ੍ਰਧਾਨ ਮੰਤਰੀ ਮੋਦੀ ਦੇ ਨਾਲ ਦਰਾਕਿਆਂ ਤੋਂ ਕੰਮ ਕਰਦੇ ਹੋਇਆਂ ਮੈਂ ਇਹ ਅਨੁਭਵ ਕੀਤਾ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਇਕ ਰਾਜਨੇਤਾ ਤੋਂ ਕਿਤੇ ਵਧਕੇ ਰਾਸ਼ਟਰ ਹਿਤ ਨੂੰ ਸਮਰਪਿਤ ਇਕ ਟੀਚਾ-ਮੁਖੀ ਅਗਵਾਈਕਰਤਾ ਦੀ ਹੈ। ਅਜਿਹੇ ਅਗਵਾਈਕਰਤਾ ਜਿਨ੍ਹਾਂ ਦੀ ਅਗਵਾਈ ਦੇ ਮੂਲ ਵਿਚ ਰਾਸ਼ਟਰ ਦਾ ਉਥਾਨ ਤੇ ਜਨਤਾ ਦੀ ਭਲਾਈ ਇਕ ਆਦਰਸ਼ ਵਜੋਂ ਮੌਜੂਦ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਵਿਸ਼ੇਸ਼ਤਾ ਹੈ ਕਿ ਉਹ ਆਪਣੇ ਸ਼ਾਸਨ ਵਿਚ ਸਮਾਜ ਦੇ ਸਾਰੇ ਵਰਗਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੀ ਦ੍ਰਿਸ਼ਟੀ ਰੱਖਦੇ ਹਨ। ਸਮਾਜ ਦਾ ਕੋਈ ਵੀ ਵਰਗ ਅਤੇ ਵਿਅਕਤੀ ਵਿਕਾਸ ਤੋਂ ਵਾਂਝਾ ਨਾ ਰਹੇ, ਇਸ ਉਦੇਸ਼ ਨਾਲ ਨੀਤੀਆਂ ਦੇ ਨਿਰਮਾਣ ਅਤੇ ਲਾਗੂ



ਹੋਈ ਹੈ। ਅਕਸਰ ਮੈਂ ਦੇਖਿਆ ਹੈ ਕਿ ਵੱਡੇ ਤੋਂ ਵੱਡੇ ਹਾਲਾਤ ਵਿਚ ਵੀ ਉਹ

ਅਜਿਹੇ ਅਨੇਕ ਮੌਕੇ ਆਏ, ਜਦੋਂ ਦੇਸ਼ ਨੂੰ ਵੱਡੇ ਤੇ ਸਖ਼ਤ ਫ਼ੈਸਲਿਆਂ ਦੀ ਜ਼ਰੂਰਤ ਸੀ। ਅਜਿਹੇ ਸਾਰੇ ਮੌਕਿਆਂ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਅਗਵਾਈ ਦੇ ਸੂਤਰਾਂ ਨੂੰ ਪੂਰੀ ਦ੍ਰਿੜ੍ਹਤਾ ਤੇ ਕੁਸ਼ਲਤਾ ਨਾਲ ਫੜੀ ਰੱਖਿਆ ਅਤੇ ਰਾਸ਼ਟਰ ਹਿਤ ਅਨੁਸਾਰ ਫ਼ੈਸਲੇ ਲਏ। ਨੌਟਬੰਦੀ ਤੇ ਜੀ.ਐਸ.ਟੀ. ਵਰਗੇ ਕਦਮਾਂ ਨੇ ਆਰਥਿਕ ਸੁਧਾਰਾਂ ਨੂੰ ਗਤੀ ਦਿੰਦੇ ਹੋਏ ਸਾਡੀ ਅਰਥਵਿਵਸਥਾ ਵਿਚ ਇਕ ਨਵਾਂ ਅਧਿਆਏ ਜੋੜਿਆ।

ਧਾਰਾ 370 ਦਾ ਇਤਿਹਾਸਕ ਖ਼ਾਤਮਾ ਤਾਂ ਸਦੀਆਂ ਤੱਕ ਯਾਦ ਰੱਖੀ ਜਾਣ ਵਾਲੀ ਘਟਨਾ ਹੈ। ਇਹ ਫ਼ੈਸਲਾ ਸਿਰਫ਼ ਰਾਜਨੀਤਕ ਹਿੱਸਤ ਨੂੰ ਹੀ ਨਹੀਂ, ਸਗੋਂ ਰਾਸ਼ਟਰੀ ਏਕਤਾ ਤੇ ਅਖੰਡਤਾ ਦੇ ਪ੍ਰਤੀ ਉਨ੍ਹਾਂ ਦੀ ਅਟੁੱਟ ਆਸ਼ਾਥਾ ਨੂੰ ਵੀ ਦਰਸਾਉਂਦਾ ਹੈ। ਤਿੰਨ ਤਲਾਕ ਵਰਗੀ ਸਮਾਜਿਕ ਬੁਰਾਈ 'ਤੇ ਰੋਕ ਲਾਉਣ ਦਾ ਫ਼ੈਸਲਾ ਔਰਤਾਂ ਦੇ ਸਨਮਾਨ ਦੇ ਅਧਿਕਾਰਾਂ ਦੀ ਰੱਖਿਆ ਦਾ ਸਾਰਸੀ ਕਦਮ ਸੀ। ਇਨ੍ਹਾਂ 'ਚੋਂ ਕਈ ਫ਼ੈਸਲਿਆਂ ਦਾ ਵਿਰੋਧ ਵੀ ਹੋਇਆ ਪਰ ਉਹ ਕਦੇ ਪਿੱਛੇ ਨਹੀਂ ਹਟੇ ਤੇ ਕਦੇ ਉਨ੍ਹਾਂ ਦਾ ਧਿਆਨ ਨਹੀਂ ਭਟਕਿਆ।

ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, ਜਦੋਂ ਕੋਵਿਡ-19 ਮਹਾਂਮਾਰੀ ਨੇ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ। ਅਜਿਹੇ ਅੱਖੇ ਸਮੇਂ 'ਚ ਵੀ ਉਨ੍ਹਾਂ ਨੇ ਜਨਤਾ ਨੂੰ ਨਾ ਸਿਰਫ਼ ਭਰੋਸਾ ਦਿੱਤਾ, ਸਗੋਂ ਦੇਸ਼ ਦੇ ਉਦਯੋਗਾਂ, ਵਿਗਿਆਨੀਆਂ ਅਤੇ ਨੌਜਵਾਨਾਂ ਨੂੰ ਆਤਮਨਿਰਭਰਤਾ ਵੱਲ ਅੱਗੇ ਵਧਾਇਆ। ਵਿਸ਼ਵ ਇਹ ਸੋਚ ਰਿਹਾ ਸੀ

ਦੀ ਰੱਖਿਆ ਲਈ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਵਿਦੇਸ਼ ਨੀਤੀ ਦੇ ਖੇਤਰ ਵਿਚ ਵੀ ਉਨ੍ਹਾਂ ਦੀ ਕਾਰਜਸ਼ੈਲੀ ਅਦੁੱਤੀ ਹੈ। ਅੱਜ ਜਦੋਂ ਉਹ ਕਿਸੇ ਅੰਤਰਰਾਸ਼ਟਰੀ ਮੱਦ 'ਤੇ ਖੜ੍ਹੇ ਹੋ ਕੇ ਆਤਮ-ਵਿਸ਼ਵਾਸ ਨਾਲ ਭਾਰਤ ਦਾ ਪੱਖ ਰੱਖਦੇ ਹਨ ਤਾਂ ਸਾਡੇ ਸਾਰਿਆਂ ਅੰਦਰ ਮਾਣ ਦੀ ਲਹਿਰ ਦੌੜ ਜਾਂਦੀ ਹੈ। ਪਹਿਲਾਂ ਜਿੱਥੇ ਭਾਰਤ ਨੂੰ ਅਕਸਰ ਇਕ ਉੱਥਰਦੇ ਹੋਏ ਰਾਸ਼ਟਰ ਵਜੋਂ ਦੇਖਿਆ ਜਾਂਦਾ ਸੀ, ਉੱਥੇ ਹੀ ਹੁਣ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਰਤ ਸੰਸਾਰਿਕ ਲੀਡਰਸ਼ਿਪ ਦੀ ਭੂਮਿਕਾ ਲੈਣ ਵੱਲ ਅੱਗੇ ਵਧ ਰਿਹਾ ਹੈ। ਭਾਵੇਂ ਪੈਰਿਸ ਜਲਵਾਯੂ ਸਮਝੌਤਾ ਹੋਵੇ, ਜੀ-20 ਸੰਮੇਲਨ ਹੋਵੇ ਜਾਂ ਸੰਯੁਕਤ ਰਾਸ਼ਟਰ ਵਿਚ ਦਿੱਤਾ ਗਿਆ ਸੰਬੰਧਨ, ਹਰ ਥਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਭਾਰਤ ਦੀ ਵਧਦੀ ਸ਼ਕਤੀ ਤੇ ਗੌਰਵ ਦਾ ਪ੍ਰਤੀਕ ਰਿਹਾ ਹੈ।

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਜਿੰਨਾਂ ਮੈਂ ਜਾਣਿਆ, ਉਸ ਦੇ ਆਧਾਰ 'ਤੇ ਇਹ ਕਹਿੰਦਾ ਹਾਂ ਕਿ ਉਨ੍ਹਾਂ ਦੀ ਸ਼ਖ਼ਸੀਅਤ ਸਿਰਫ਼ ਨੀਤੀਆਂ 'ਤੇ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਅੰਦਰ ਇਕ ਵਿਸ਼ੇਸ਼ ਫ਼ਿਜ਼ਾਹ ਹੈ, ਜਿਸ ਨਾਲ ਉਹ ਸਿੱਧੇ ਜਨਤਾ ਨਾਲ ਜੁੜ ਜਾਂਦੇ ਹਨ। ਉਹ ਜਦੋਂ ਰੇਡੀਓ 'ਤੇ 'ਮਨ ਕੀ ਬਾਤ' ਕਰਦੇ ਹਨ ਤਾਂ ਕਰੋੜਾਂ ਲੋਕ ਮਹਿਸੂਸ ਕਰਦੇ ਹਨ ਕਿ ਪ੍ਰਧਾਨ ਮੰਤਰੀ ਸਿੱਧਾ ਉਨ੍ਹਾਂ ਨਾਲ ਸੰਵਾਦ ਕਰ ਰਹੇ ਹਨ।

ਅੱਜ ਜਦੋਂ ਮੈਂ ਪਿੱਛੇ ਮੁੜ ਕੇ

ਪੰਜਾਬੀ ਲੋਕ ਗਾਇਕੀ ਦਾ ਧਰੂ ਤਾਰਾ : ਆਲਮ ਲੁਹਾਰ

—ਡਾ. ਰਣਜੀਤ ਸਿੰਘ

ਯਮਲਾ ਜੱਟ ਅਤੇ ਆਲਮ ਲੁਹਾਰ ਪੰਜਾਬੀ ਲੋਕ ਗਾਇਕੀ ਦੇ ਦੋ ਅਜਿਹੇ ਫਨਕਾਰ ਸਨ ਜਿਨ੍ਹਾਂ ਦੀ ਸੁਰੀਲੀ ਆਵਾਜ਼ ਨੇ ਦੇਸ਼ ਦੀ ਵੰਡ ਉਪਰੰਤ ਰਾਵੀ ਦੇ ਦੋਵੇਂ ਪਾਸੇ ਘਮਸੇ ਪੰਜਾਬੀਆਂ ਨੂੰ ਕੀਲੀ ਰੱਖਿਆ। ਜੇਕਰ ਲਹਿੰਦੇ ਪੰਜਾਬ ਦੇ ਲੋਕ ਯਮਲਾ ਦੀ ਗਾਇਕੀ ਦੇ ਆਸ਼ਕ ਬਣੇ ਰਹੇ ਤਾਂ ਚੜ੍ਹਦੇ ਪੰਜਾਬ ਦੇ ਪਿੰਡਾਂ ਵਿਚ ਵੀ ਆਲਮ ਦੇ ਗੀਤਾਂ ਨੂੰ ਰੰਜਵਾਂ ਪਿਆਰ ਮਿਲਿਆ। ਇਨ੍ਹਾਂ ਦੋਵਾਂ ਫਨਕਾਰਾਂ ਨੂੰ ਤੰਬੀ ਅਤੇ ਚਿਮਟੇ ਦੇ ਸਹਾਰੇ ਪੰਜਾਬੀ ਜ਼ੁਬਾਨ ਅਤੇ ਸੰਭਿਆਚਾਰ ਨੂੰ ਆਪਣੇ ਗੀਤਾਂ ਦੇ ਮਾਧਿਅਮ ਰਾਹੀਂ ਸਰਹੱਦਾਂ ਤੋਂ ਪਾਰ ਵਿਦੇਸ਼ਾਂ ਤੱਕ ਪੁੱਜਦਾ ਕਰਨ ਦਾ ਮਾਣ ਹਾਸਿਲ ਹੈ। ਜੇਕਰ ਇਕ ਤਾਰੇ ਨੂੰ ਜਗਤ ਪ੍ਰਸਿੱਧ ਕਰਨ ਦਾ ਸਿਹਰਾ ਯਮਲੇ ਜੱਟ ਦੇ ਸਿਰ ਬੰਦਾ ਹੈ ਉਹ ਚਿਮਟਾ ਜੋ ਗਲੀਆਂ ਵਿਚ ਸ਼ੇਰ ਮੰਗਣ ਵਾਲੇ ਵਜਾਉਂਦੇ ਸਨ, ਆਲਮ ਦੇ ਹੱਥਾਂ ਦੀ ਛੋਹ ਨਾਲ ਲੋਕ ਸਾਜ਼ ਬਣ ਗਿਆ।

ਅੱਜ ਗੱਲ ਆਲਮ ਲੁਹਾਰ ਦੀ ਕਰਾਂਗੇ। ਭਰਿਆ ਭਰਿਆ ਸੋਸਾਰ, ਕੱਦ ਦਰਮਿਆਨਾ, ਗਲ ਕੱਢਿਆ ਹੋਇਆ ਰੰਗੀਲਾ ਕੁੜਤਾ, ਗੁੜ੍ਹੇ ਰੰਗ ਦਾ ਲਾਚਾ (ਧੌਤੀ), ਪੈਰੀਂ ਚਮਕੀਲੇ ਤਿੱਲੇ ਨਾਲ ਕੱਢਿਆ ਹੋਇਆ ਰਿਵਾਇਤੀ ਖੁੰਸਾ, ਲੰਮੀਆਂ ਜੁਲਫਾਂ ਤੇ ਹੱਥ ਵਿਚ ਚਿਮਟਾ ਫੜਕੇ ਜਦ ਉਹ ਢੋਲਕ ਦੀ ਥਾਪ ਤੇ ਮੱਚ 'ਤੇ ਬੁਮਦਾ ਹੋਇਆ ਗੋੜਾ ਦਿੰਦਾ ਤਾਂ ਪੂਰੇ ਪੰਡਾਲ ਵਿਚ ਚੁੱਪ ਪਸਰ ਜਾਂਦੀ ਸੀ। ਆਲਮ ਦੀ ਗਾਈ ਜੁਗਨੀ ਨੂੰ ਕੌਣ ਭੁੱਲ ਸਕਦਾ ਹੈ। ਨੱਕੋ-ਨੱਕ ਭਰੇ ਪੰਡਾਲ ਵਿਚ ਲੋਕ ਜੁਗਨੀ ਨੂੰ ਸਾਹ ਸੂਤ ਕੇ ਸੁਣਦੇ। ਸੱਤ ਭੈਣਾਂ ਦੇ ਇਕਲੌਤੇ ਵੀਰ ਆਲਮ ਨੇ ਛੋਟੀ ਉਮਰ ਵਿਚ ਹੀ ਸੁਲਤਾਨ ਬਾਬੂ ਦੇ ਕਲਾਮ, ਬੁੱਲੇ ਸ਼ਾਹ ਦੇ ਕਲਾਮ, ਬਾਬਾ ਫਰੀਦ ਦੀ ਬਾਣੀ, ਮੁਹੰਮਦ ਬਖ਼ਸ਼ ਦੇ ਦੌਰਿਝੇ, ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੁੰਨੂ, ਯੂਸਫ਼ ਜੁਲੇਲਾਂ, ਮਿਰਜ਼ਾ ਸਾਹਿਬਾਂ, ਦੁੱਲਾ ਭੱਟੀ ਦੇ ਕਿਸੇ ਯਾਦ ਕਰ ਲਏ ਸਨ ਤੇ ਇਨ੍ਹਾਂ ਨੂੰ ਸਾਰੀ-ਸਾਰੀ ਗਤ ਪਿੰਡਾਂ ਦੀਆਂ ਮਹਿਫਲਾਂ, ਮੇਲਿਆਂ ਤੇ ਗਾ ਕੇ ਲੋਕਾਂ ਦਾ ਮਨਰੋਜ਼ਨ ਕਰਦਾ ਰਹਿੰਦਾ ਲੋਕ ਸਾਹਮਣੇ ਬੈਠੇ ਸੁਣਦੇ ਨਾ ਔਕੰਦ। ਲੋਕ ਵੀ ਇਸ ਦੀ ਗਾਇਕੀ ਨੂੰ ਸੁਣਨ ਲਈ ਦੂਰੋਂ-ਦੂਰੋਂ ਵਹੀਰਾਂ ਘੱਤ ਕੇ ਆਉਂਦੇ।

ਲਹਿੰਦੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਦੇ ਆਫ਼/ਆਸ਼ਕੋਸ਼ ਨੇੜੇ ਕਸਬਾ ਲਾਲਾਮੂਸਾ ਜ਼ਿਲ੍ਹਾ ਗੁਜਰਾਤ

ਵਿਚ ਮੁਸਲਮਾਨ ਲੁਹਾਰਾਂ ਦੇ ਘਰ 22 ਅਗਸਤ, 1928 (ਕੁਝ ਵਿਦਵਾਨਾਂ ਅਨੁਸਾਰ 1 ਮਾਰਚ, 1928) ਨੂੰ ਪਿਤਾ ਜੰਮਾ ਦੇ ਘਰ ਆਲਮ ਦਾ ਜਨਮ ਹੋਇਆ। ਪੂਰਾ ਨਾਮ ਮੁਹੰਮਦ ਆਲਮ ਸੀ। ਸੁਰੀਲੀ ਗਾਇਕਾ ਰੋਸ਼ਮਾ ਵਾਂਗ ਆਲਮ ਨੇ ਵੀ ਸੰਗੀਤ ਦੀ ਕੋਈ ਰਸਮੀ ਤਾਲੀਮ ਪ੍ਰਾਪਤ ਨਾ ਕੀਤੀ। ਇਸ ਜੰਮਾ ਮਾਂ ਜੱਦੀ ਪੁਸ਼ਤੀ ਰੰਬੇ ਦਾਤਰੀਆਂ ਬਣਾਉਣ ਦਾ ਕੰਮ ਕਰਦਾ ਸੀ ਅਤੇ ਲਾਲਾਮੂਸਾ ਵਿਖੇ ਇਨ੍ਹਾਂ ਦੀ ਹੁੱਕਿਆਂ ਦੀ ਦੁਕਾਨ ਵੀ ਸੀ ਜਿੱਥੇ ਆਲਮ ਵੀ ਹੱਥ ਵਟਾਉਂਦਾ। ਮਾਮੇ ਮੁਹੰਮਦ ਦੀਨ ਨੇ ਉਸ ਨੂੰ ਉਗਲ ਫੜ ਕੇ ਸੰਗੀਤ ਰੂਪੀ ਸਮੇਂਦਰ ਵੱਲ ਚੱਲ ਦਿੱਤਾ। ਉਨ੍ਹਾਂ ਦਿਨਾਂ ਵਿਚ ਗੁਮੇਂਡੋਨ ਦੇ ਤਵਿਆਂ ਰਾਹੀਂ ਨਵਾਬ ਘੁਮਾਰ ਦੀ ਗਾਇਕੀ ਲੋਕਾਂ ਦੇ ਸਿਰ ਚੜ੍ਹ ਥੋਲਦੀ ਸੀ। ਆਲਮ ਲੁਹਾਰ ਨੇ ਵੀ ਇਸ ਦਾ ਪ੍ਰਭਾਵ ਕਬੂਲਿਆ। ਇਸੇ ਲਈ ਹੀ ਆਲਮ ਦੀ ਅਰੰਭਿਕ ਗਾਇਕੀ ਨਵਾਬ ਘੁਮਾਰ ਦੀ ਗਾਇਕੀ ਨਾਲ ਮੇਲ ਖਾਂਦੀ ਸੀ। ਆਲਮ ਨੇ ਪਹਿਲੀ ਵਾਰ ਸੱਤ-ਅੱਠ ਸਾਲ ਦੀ ਉਮਰ ਵਿਚ ਆਪਣੇ ਅਤੇ ਨਜ਼ਦੀਕੀ ਪਿੰਡ ਚੱਕ ਦੀ ਲੋਕ ਸੰਬ ਵਿਚ ਗਾਇਆ ਜਿਸ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਫਿਰ ਪਿੱਛਾ ਮੁੜ ਨਾ ਵੇਖਿਆ।

ਉਨ੍ਹਾਂ ਦਿਨਾਂ ਵਿਚ ਲਹਾਰਾਂ ਮੋਢਾ ਮੋਢੀ ਵਿਚ ਗਾਇਕ ਫਨਕਾਰਾਂ ਦਾ ਮੇਲਾ ਲਾਗਦਾ ਹੁੰਦਾ ਸੀ ਜਿਥੇ ਆਲਮ ਨੂੰ ਬੁਲਾਇਆ ਗਿਆ। 13 ਕੁ ਸਾਲ ਦੀ ਛੋਟੀ ਉਮਰ ਵਿਚ ਹੀ ਉਸ ਨੇ ਆਪਣੇ ਫਨ ਦਾ ਐਸਾ ਮੁਜ਼ਾਹਰਾ ਕੀਤਾ ਕਿ ਉਥੇ ਮੌਜੂਦ ਵੱਡੇ-ਵੱਡੇ ਕਲਾਕਾਰ ਅਤੇ ਲੋਕ ਹੇਰਾਨ ਰਹਿ ਗਏ। ਇਥੇ ਹੀ ਮੌਜੂਦ ਰਿਕਾਰਡਿੰਗ ਕੰਪਨੀ ਦੇ ਇਕ ਕਰਮਚਾਰੀ ਗਾਇਕੀ ਦਾਸ ਨੇ ਆਲਮ ਨੂੰ ਤਵਾ ਰਿਕਾਰਡ ਕਰਨ ਦੀ ਪੇਸ਼ਕਸ਼ ਕੀਤੀ ਤੇ ਉਸ ਦੀ ਪਹਿਲੀ ਰਿਕਾਰਡਿੰਗ ਤਸਵੀਰ-ਏ-ਯੂਸਫ਼ (ਟਾਈਟਲ: ਜੈਨਬ ਦੀ ਫਰਿਆਦ) ਵਜੋਂ ਹੋਈ।

ਆਲਮ ਅਨੁਸਾਰ ਬੀਏਟਰ ਅਤੇ ਲੋਕਾਂ ਨੇ ਹੀ ਉਸ ਨੂੰ ਗਾਇਕ ਬਣਾਇਆ। ਬੀਏਟਰ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਤੋਂ ਹੀ ਉਹ ਗਾਇਕੀ ਦੇ ਗੁਰ ਸਿੱਖਦਾ ਗਿਆ। 35 ਕੁ ਸਾਲ ਤੱਕ ਉਹ ਬੀਏਟਰ ਦੇ ਮਾਧਿਅਮ ਰਾਹੀਂ ਹੀ ਮੱਚ ਉੱਤੇ ਗਾਉਂਦਾ ਰਿਹਾ। ਜਦ ਉਹ ਲੋਕ ਪ੍ਰਸਿੱਧੀ ਹਾਸਿਲ ਕਰ ਗਿਆ ਤਾਂ ਉਸ ਨੇ ਆਪਣੇ ਨਾਮ ਦੇ ਬੀਏਟਰ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲਾਹੌਰ ਰੇਡੀਓ ਨੇ ਆਲਮ ਦੀ ਆਵਾਜ਼

ਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ (1973), ਕਿੱਸਾ ਬਾਰਹ ਮਾਰ (1974), ਦਿਲ ਵਾਲਾ ਦੁੱਖੜਾ (1975) ਆਦਿ ਹਿੱਟ ਕਿੱਸੇ/ਗੀਤਾਂ ਦੇ ਰਿਕਾਰਡ ਦਰਸ਼ਕਾਂ ਦੀ ਝੋਲੀ ਪਾਏ। ਵਾਰਿਸ਼ ਸ਼ਾਹ ਦੀ ਹੀਰ ਨੂੰ 36 ਤਰਜਮਾਂ ਵਿਚ ਗਾਉਣ ਦਾ ਸਿਹਰਾ ਵੀ ਉਸ ਦੇ ਸਿਰ ਬੰਦਾ ਹੈ। ਉਹ ਗੁਰਬਾਣੀ ਗਾਉਣਾ ਨਾ ਭੁੱਲਿਆ। ਅਵਲਿ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਮਿਤ੍ਰ ਪਿਆਰੇ ਨੂੰ ਹਾਲੂ ਮੁਹੀਦਾਂ ਦਾ ਕਹਿਣਾ, ਉਚ ਆਪਾਰ ਬੇਅੰਤ ਸੁਆਮੀ ਕਹਿਣ ਜਾਣੇ ਕੁਝ ਤੇਰੇ ਆਦਿ ਸ਼ਬਦਾਂ ਨੂੰ ਵੀ ਉਸ ਆਪਣੀ ਸੁਰੀਲੀ ਆਵਾਜ਼ ਵਿਚ ਗਾਇਆ।

ਆਲਮ ਲੁਹਾਰ ਦੇ ਗਾਏ ਹੋਏ ਕਈ ਗੀਤ ਅੱਜ ਵੀ ਅੱਧੀ ਸਦੀ ਬੀਤ ਜਾਣ ਬਾਅਦ ਵੀ ਭਾਰਤ-ਪਾਕਿਸਤਾਨ ਦੇ ਰੇਡੀਓ/ਟੀ.ਵੀ. ਤੇ ਆਮ ਹੀ ਪ੍ਰਸਾਰਿਤ ਹੁੰਦੇ ਰਹਿੰਦੇ ਹਨ ਜਿਵੇਂ 'ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ, ਬੋਲ ਮਿੱਟੀ ਦਿਆ ਬਾਵਿਆ, ਜੁਗਨੀ, ਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਮਾਰੀਆਂ, ਟੱਪੇ, ਹੀਰ, ਮੈਂ ਗੱਭਰੂ ਜੱਟ ਪੰਜਾਬ ਦਾ, ਧਰਤੀ ਪੰਜ ਦਰਿਆਵਾਂ ਦੀ ਸੁੱਤੀ ਰਹਿ ਗਈ ਵੇ ਮੈਂ ਪੱਟ ਦੇ ਭੁਲੇਖੇ, ਮਿਰਜ਼ਾ, ਛੱਡ ਨਾ ਗੱਲਾਂ ਡੋਰ ਨਾ ਹੁੰਦੁ ਕੀ-ਕੀ ਦੁੱਖੜੇ ਝੱਲੇ,ਐਸ਼ਾਂ ਵਾਲਿਆਂ ਦਾ ਰੱਬਾ ਔਥ ਕੱਜੀ, ਲੱਗੀ ਵਾਲਿਆਂ ਨੂੰ ਨੀਂਦ ਨਹੀਂ ਪੈਂਦੀ, ਸਾਰੀ ਸਾਰੀ ਗਾਤ, ਯੂਸਫ਼ ਪੁੱਛੋ ਦੱਸ ਜੁਲੇਖਾਂ, ਬਾਗ ਬਾਗਾਂ ਤੇ ਗੁਲਸ਼ਾਹਾਂ, ਹੱਸ ਕੇ ਨਜ਼ਾਰਾ ਦੇਣਾ, ਇਲਕ ਅਵੱਲਤੀ ਪੀੜ, ਦੱਬਕੇ ਜਮੀਨਾਂ ਵਾਹ ਲੱਟ ਲੈ ਮੱਜਾਂ ਰੱਜ ਕੇ ਧਾਹ ਕਿਸਾਨਾਂ ਦੇਸ਼ ਦਿਆ ਆਦਿ।

ਦੇਗਣਿਆਂ ਵਿਚ ਬਾਲੀ ਜੱਟੀ, ਨਜ਼ੀਰ ਬੇਗਮ, ਕੇ. ਬੀਬਾ, ਸੁਰਿੰਦਰ ਕੱਚਰ, ਸਮਰ ਇਕਬਾਲ, ਚਰਨਜੀਤ ਭੰਵਰਾ ਨੇ ਉਸ ਦਾ ਸਾਥ ਨਿਭਾਇਆ। ਦੇਗਣਿਆਂ ਵਿਚੋਂ ਕੁਝ ਦਾ ਵੇਵਾ ਦਿਸ਼ਾ ਤਰ੍ਹਾਂ ਹੈ: ਬਾਗ ਲਾਵਾਂ ਬਗੀਚਾ ਲਾਵਾਂ, ਮੇਰੀ ਗੱਲ ਸੁਣ ਜਾ ਮੁਟਿਆਰੇ, ਗੱਲ ਮੇਰੀ ਸੁਣ ਬੱਲੀਏ, ਜੇ ਕਰਨਾ ਦੇ ਪਿਆਰ, ਮੇਲਾ ਦੇ ਦਿਨ ਦਾ, ਖੁਹੋ ਤੋਂ ਪਾਣੀ ਭਰੋਈਏ ਮੁਟਿਆਰੇ ਨੀ, ਜਿਸ ਪਿਆਰ ਦਾ ਪੰਚਾ, ਬੱਲੇ-ਬੱਲੇ ਤੇਰ ਪੰਜਾਬਣ ਦੀ, ਮੈਂ ਹਾਂ ਹੀਰ ਸਿਆਲਾਂ

ਸੁਣਨ ਤੋਂ ਪਤਾ ਲੱਗਦਾ ਹੈ ਕਿ ਇਸ ਵਿਚ ਆਲਮ ਲੁਹਾਰ ਦੀ ਏਕਲ ਅਵਾਜ਼ ਹੀ ਹੈ। ਉਸ ਦਾ ਕੋਈ ਪਾਛੂ (ਸਹਾਇਕ ਕਲਾਕਾਰ) ਨਹੀਂ ਹੈ। ਆਲਮ ਲੁਹਾਰ ਨੇ ਸੈਫ਼-ਉਲ-ਮੁਝਕ (1948), ਕਿੱਸਾ ਦੁੱਲਾ ਭੱਟੀ (1959), ਕਿੱਸਾ ਯੂਸਫ਼ ਜੁਲੇਖਾਂ (1961), ਕਿੱਸਾ ਹਿਰਨੀ (1963), ਗੀਤ ਬੋਲ ਮਿੱਟੀ ਦਿਆ ਬਾਵਿਆ (1964), ਜੁਗਨੀ (1965), ਕਿੱਸਾ ਮਿਰਜ਼ਾ ਸਾਹਿਬਾਂ (1967), ਮਿਰਜ਼ੇ ਦੀ ਮਾਂ (1968), ਹੀਰ (1969), ਮਾਂ ਦਾ ਪਿਆਰ (1971), ਕਿੱਸਾ ਸੱਸੀ ਪੁੰਨੂ (1972),

ਮਿਲਕਫੂਡ ਲਿਮਟਿਡ

ਸੀ ਆਈ ਐਲ : ਐਲ 15201 ਪੀ ਬੀ 1973 ਪੀ ਐਲ ਸੀ 003746

ਰਜਿਸਟਰਡ ਦਫਤਰ : ਪੋਸਟ ਆਫਿਸ ਬਾਦਲਗੜ੍ਹ, ਜ਼ਿਲ੍ਹਾ : ਪਟਿਆਲਾ-147021, (ਪੰਜਾਬ)

ਫੋਨ :0175-2381404/2381415, ਫੈਕਸ : 0175-2380248

ਈਮੇਲ: milkfoodltd@milkfoodltd.com; ਵੈਬ:www.milkfoodltd.com

ਸੂਚਨਾ

100 ਦਿਨਾਂ ਦੀ ਮੁਹਿੰਮ-“ਸਕਸ਼ਮ ਨਿਵੇਸ਼ਕ”-ਵਾਸਤੇ ਕੇ ਵਾਈ ਸੀ ਅਤੇ ਹੋਰ ਸੰਬੰਧਿਤ ਅਪਡੇਸ਼ਨ ਅਤੇ ਅਨਪੇਡ/ਅਨਕਲੇਮਡ ਡਿਵੀਡੇਂਡਸ ਟੂ ਇਨਵੈਸਟਰ ਐਸੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ (“ਆਈ ਈ ਪੀ ਐਫ ਟੀ”) ਵਿੱਚ ਟਰਾਂਸਫਰ ਕੀਤੇ ਜਾਣ ਨੂੰ ਰੋਕਣ ਲਈ ਸ਼ੇਅਰਹੋਲਡਰਾਂ ਨਾਲ ਵਚਨਬੱਧਤਾ

ਮਿਲਕਫੂਡ ਲਿਮਟਿਡ ਦੇ ਸ਼ੇਅਰਹੋਲਡਰਾਂ (“ਕੰਪਨੀ”) ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਇਨਵੈਸਟਰ ਐਸੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਿਟੀ (“ਆਈ ਈ ਪੀ ਐਫ ਟੀ”), ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ (“ਐਮ ਸੀ ਏ”)) ਦੇ ਪੱਤਰ ਮਿਤੀ 16 ਜੁਲਾਈ, 2025 ਦੀ ਪਾਲਣਾ ਕਰਦੇ ਹੋਏ ਕੰਪਨੀ ਨੇ 100 ਦਿਨਾਂ ਦੀ ਮੁਹਿੰਮ “ਸਕਸ਼ਮ ਨਿਵੇਸ਼ਕ” ਜਿਹੜੀ 28 ਜੁਲਾਈ, 2025 ਤੋਂ ਆਰੰਭ ਹੋਈ ਹੈ ਅਤੇ 6 ਨਵੰਬਰ, 2025 ਤਕ ਚਲੇਗੀ। ਇਸ ਮੁਹਿੰਮ ਦੌਰਾਨ ਸਾਰੇ ਸ਼ੇਅਰਹੋਲਡਰਾਂ ਜਿਹਨਾਂ ਨੇ ਆਪਣੇ ਡਿਵੀਡੇਂਡਸ ਦਾ ਕਲੇਮ ਨਹੀਂ ਕੀਤਾ ਹੈ ਜਾਂ ਆਪਣੇ ਕੇ ਵਾਈ ਸੀ ਅਪਡੇਟ ਨਹੀਂ ਕੀਤੇ ਹਨ ਸਮੇਤ ਨੌਮੀਨੇਸ਼ਨ ਵੇਰਵਿਆਂ ਜਾਂ ਅਨਕਲੇਮਡ ਡਿਵੀਡੇਂਡਸ ਅਤੇ ਸ਼ੇਅਰਾਂ ਸੰਬੰਧੀ ਉਹਨਾਂ ਨੂੰ ਕੋਈ ਮਾਮਲੇ ਦਰਪੇਸ਼ ਹਨ ਤਾਂ ਉਹ ਕੰਪਨੀਜ਼ ਰਜਿਸਟਰਾਰ ਨੂੰ ਲਿਖ ਸਕਦੇ ਹਨ ਅਤੇ ਟਰਾਂਸਫਰ ਏਜੰਟ (“ਆਰ ਟੀ ਏ”) ਡਾਕ ਮੈਸੇਜਜ਼ ਅਲੀਕਵਿਟ ਅਸਾਇਨਮੈਂਟਸ ਲਿਮਟਿਡ ਨੂੰ ਵੀ ਲਿਖ ਸਕਦੇ ਹਨ ਜਿਹਨਾਂ ਦਾ ਪਤਾ ਇਹ ਹੈ: 205-208, ਅਨਾਰਕਲੀ ਕੈਪਲੇਕਸ, ਝੰਡੇਵਾਲਾਨ ਐਕਸਟੈਂਸ਼ਨ, ਨਵੀਂ ਦਿੱਲੀ-110055 ਜਾਂ ਈ-ਮੇਲ ਰਾਹੀਂ ਆਈ ਡੀ : rta@alankit.com, ਟੈਲੀਫੋਨ: 011-42541958, ਵੈਬਸਾਈਟ ਤੇ www.alankit.com ਅਤੇ ਹੋਰ ਈ-ਮੇਲ ਕੰਪਨੀ ਦੀ ਈ-ਮੇਲ ਆਈ ਡੀ ਤੇ ਭੇਜਣ ਆਈ ਡੀ :sectl@milkfoodltd.com

ਸ਼ੇਅਰ ਹੋ